

# ਗੈਰਕੌਮਾਂ ਵਿਚ ਪੌਲਸ ਦੀ ਨਿੱਜੀ ਸੇਵਕਾਈ

(3:1-7)

ਮਸੀਹ ਦੀ ਜਲਾਲੀ ਕਲੀਸੀਆ ਲਈ ਖੁਦਾ ਦਾ ਮਕਸਦ ਪਰਗਟ ਕੀਤੇ ਗਏ ਭੇਤ ਦੇ ਰੂਪ ਵਿਚ ਠਹਿਰਾਇਆ ਗਿਆ ਸੀ। ਅਧਿਆਇ 3 ਵਿਚ (3: 1-7), ਭੇਤ ਦੀ ਸਮਝ (3: 8-13), ਅਤੇ ਖੁਦਾ ਦੇ ਮਸੀਹੀ ਲੋਕਾਂ ਦੀ ਕਲੀਸੀਆ ਦੀ ਪਰਗਟ ਕੀਤੀ ਗਈ ਮੰਸ਼ਾ ਨੂੰ ਪੂਰਾ ਕਰਨ ਵਿਚ ਮਦਦ ਲਈ ਉਸ ਦੀ ਦੁਆ (3: 14-21) ਦੀ ਗੱਲ ਕੀਤੀ।

## ਗੈਰਕੌਮਾਂ ਲਈ ਮਸੀਹ ਦਾ ਕੈਦੀ (3:1)

<sup>1</sup>ਇਸ ਕਾਰਣ ਮੈਂ ਪੌਲਸ ਜੋ ਤੁਸਾਂ ਪਰਾਈਆਂ ਕੌਮਾਂ ਦੇ ਲਈ ਯਿਸੂ ਮਸੀਹ ਦਾ ਕੈਦੀ ਹਾਂ।

ਆਇਤ 1. ਆਇਤ 1 ਵਿਚ ਇਸ ਕਾਰਣ ਅਤੇ ਆਇਤ 14 ਵਿਚ ‘‘ਇਸ ਕਾਰਣ’’ ਵਿਚ ਪੌਲਸ ਨੇ ਗੈਰ ਕੌਮਾਂ ਵਿਚ ਆਪਣੀ ਸੇਵਕਾਈ ਲਈ ਆਪਣੇ ਪਾਠਕਾਂ ਨੂੰ ਯਾਦ ਦੁਆਉਂਦਿਆਂ ਬਰੈਕਟ ਵਾਲਾ ਹਿੱਸਾ ਪਾ ਦਿੱਤਾ। ਭਾਵੇਂ ਇਹ ਸਾਫ਼ ਸੀ ਕਿ ਪੌਲਸ ਯਹੂਦੀ ਸਰੋਤਿਆਂ ਵਿਚ ਪ੍ਰਚਾਰ ਕਰਦਾ ਸੀ ਪਰ ਉਸ ਦੇ ਕੰਮ ਦਾ ਮੁੱਖ ਕੇਂਦਰ ਗੈਰ ਕੌਮਾਂ ਵਿਚ ਸੀ। ਇਸੇ ਕੰਮ ਲਈ ਖੁਦਾ ਨੇ ਉਸ ਨੂੰ ਖਸ਼ ਤੌਰ 'ਤੇ ਸੱਭਿਆ ਸੀ (ਵੇਖੋ ਰਸੂਲਾਂ ਦੇ ਕੰਮ 9: 15; 13: 46; 18: 6; 22: 21; 28: 28; ਗਲਾਤੀਆਂ 2: 2)। ਪੌਲਸ ਦਾ ਵਿਸ਼ੇਸ਼ਤਰ ਦੋ ਭਾਗਾਂ ਵਿਚ ਹੈ (3: 1-7 ਅਤੇ 3: 8-13)। (3: 1-7 ਦੇ ਸਮਾਨਤਰ ਲਈ, ਵੇਖੋ ਕੁਲੱਸੀਆਂ 1: 23-29.)

ਪੌਲਸ ਨੇ ਆਪਣੇ ਆਪ ਨੂੰ ਮਸੀਹ ਦਾ ਕੈਦੀ (*desmios*) ਦੱਸਿਆ। ਇਸ ਦਾ ਅਰਥ ਇਹ ਹੋ ਸਕਦਾ ਹੈ ਕਿ ਉਹ ਆਪਣੇ ਆਪ ਨੂੰ ਪਾਪ ਦੀ ਗੁਲਾਮੀ ਤੋਂ ਛੁਡਾਏ ਹੋਏ ਅਤੇ ਯਿਸੂ ਨਾਲ ਪੂਰੀ ਨਿਸ਼ਠਾ ਨਾਲ ਮਸੀਹ ਦੇ ਗੁਲਾਮ ਦੇ ਰੂਪ ਵਿਚ ਵੇਖਦਾ ਸੀ। ਪੌਲਸ ਆਮ ਤੌਰ 'ਤੇ ਆਪਣੇ ਆਪ ਨੂੰ ਮਸੀਹ ਦਾ ‘‘ਦਾਸ’’ ਕਹਿੰਦਾ ਸੀ (ਵੇਖੋ ਰੋਮੀਆਂ 1: 1; ਗਲਾਤੀਆਂ 1: 10; ਫਿਲਿਪੀਆਂ 1: 1; ਕੁਲੱਸੀਆਂ 1: 7; ਤੀਤੁਸ 1: 1)। ਅਨੁਵਾਦ ਹੋਏ ਸ਼ਬਦ ‘‘ਦਾਸ’’ ਦਾ ਯੂਨਾਨੀ ਰੂਪ *doulos* ਹੈ। ਅਤੇ ਇਸ ਦਾ ਅਰਥ ਹੈ ‘‘ਗੁਲਾਮ ... ਜਿਸ ਦੀ ਇੱਛਾ ਅਤੇ ਯੋਗਤਾਵਾਂ ਪੂਰੀ ਤਰ੍ਹਾਂ ਨਾਲ ਕਿਸੇ ਦੂਜੇ ਦੀ ਸੇਵਾ ਵਿਚ ਹਨ।’’<sup>1</sup> ਪਰ ਇਹ ਸੰਭਾਉਨਾ ਬਹੁਤੀ ਹੈ ਕਿ ਪੌਲਸ ਨੇ ਇੱਥੇ ‘‘ਕੈਦੀ’’ ਦੀ ਵਰਤੋਂ ਇਸ ਤੱਥ ਲਈ ਕੀਤੀ ਕਿ ਇਸ ਚਿੱਠੀ ਨੂੰ ਲਿਖਣ ਵੇਲੇ ਉਹ ਦੋ ਪਹਿਲੀਆਂ ਦੋ ਰੋਮੀ ਜੇਲ੍ਹਾਂ ਵਿਚ ਕੈਦੀ ਸੀ। ਉਹ ‘‘ਮਸੀਹ ਦਾ ਕੈਦੀ’’ ਇਸ ਅਰਥ ਵਿਚ ਸੀ ਕਿ ਉਹ ਮਸੀਹ ਦੀ ਖਾਤਰ ਕੈਦ ਵਿਚ ਸੀ। ਮਸੀਹ ਨੇ ਇਹ ਪਰਗਟ ਕੀਤਾ ਸੀ ਕਿ ਪੌਲਸ ਉਸਦੇ ਨਾਮ ਦੀ ਖਾਤਰ ਕਈ ਚੀਜ਼ਾਂ ਸਹਿਣੀਆਂ ਪੈਣਗੀਆਂ (ਰਸੂਲਾਂ ਦੇ ਕੰਮ 9: 16)। ਬਾਅਦ ਵਿਚ ਪੌਲਸ ਨੇ ਕਿਹਾ, ‘‘ਅਸੀਂ ਸਭ ਪਾਸਿਉਂ ਕਸ਼ਟ

ਵਿਚ ਹਾਂ ... ਨਿਤ ਯਿਸੂ ਦੇ ਨਮਿਤ ਮੌਤ ਦੇ ਹੱਥ ਫੜਵਾਏ ਜਾਂਦੇ ਹਾਂ' '(2 ਕੁਰਿੰਬੀਆਂ 4:8-11)। 2 ਕੁਰਿੰਬੀਆਂ 6:4, 5 ਵਿਚ ਉਸ ਨੇ ਉਨ੍ਹਾਂ ਤਕਲੀਫ਼ਾਂ, ਮੁਸੀਬਤਾਂ, ਮਾਰਾਂ ਅਤੇ ਕੈਦਾਂ ਦੀ ਗੱਲ ਕੀਤੀ ਜਿਹੜੀਆਂ ਉਸ ਨੇ ਮਸੀਹ ਦੀ ਖਾਤਰ ਝਲੀਆਂ ਸਨ।

ਤੁਸਾਂ ਪਰਾਈਆਂ ਕੌਮਾਂ ਦੇ ਲਈ। ਇਸ ਤੱਥ ਨੂੰ ਯਾਦ ਦੁਆਉਂਦਾ ਸੀ ਕਿ ਪੌਲਸ ਦਾ ਕੰਮ ਮੁੱਖ ਤੌਰ ਤੇ ਗੈਰ ਕੌਮਾਂ ਵਿਚ ਪ੍ਰਚਾਰ ਕਰਨ ਦਾ ਸੀ। ਉਸ ਨੂੰ ਇੰਜੀਲ ਦਾ ਪ੍ਰਚਾਰ ਕਰਨ ਕਰਕੇ ਜੇਲ੍ਹ ਵਿਚ ਪਾਇਆ ਗਿਆ ਸੀ। ਇਸ ਕਰਕੇ ਉਹ ‘‘ਪਰਾਈਆਂ ਕੌਮਾਂ ਦੇ ਲਈ’’ ਜੇਲ੍ਹ ਵਿਚ ਸੀ। ਉਸ ਦੀਆਂ ਤਕਲੀਫ਼ਾਂ ਗੈਰ ਕੌਮਾਂ ਦੀ ਬੇਹਤਰੀ ਲਈ ਸਨ, ਕਿਉਂਕਿ ਬਿਨਾਂ ਉਨ੍ਹਾਂ ਮੁਸਕਿਲਾਂ ਦੇ ਇੰਜੀਲ ਕਦੇ ਨਹੀਂ ਮਿਲ ਸਕਦੀ ਸੀ। ਫਿਲੋਪੀਆਂ 1: 12-14 ਵਿਚ ਪੌਲਸ ਨੇ ਉਸ ਭਲਿਆਈ ਦੀ ਗੱਲ ਕੀਤੀ ਜਿਹੜੀ ਉਸ ਦੇ ਜੇਲ੍ਹ ਜਾਣ ਨਾਲ ਮਿਲਦੀ ਸੀ। ਅਫਸੀਆਂ 3: 13 ਵਿਚ ਉਸ ਨੇ ਕਿਹਾ ਕਿ ਗੈਰ ਕੌਮਾਂ ਵੱਲੋਂ ਉਸ ਦਾ ਦੁੱਖ ਝੱਲਣਾ ਉਨ੍ਹਾਂ ਦੀ ‘‘ਵਡਿਆਈ’’ ਸੀ।

### ਗੈਰਕੌਮਾਂ ਲਈ ਖੁਦਾ ਦੀ ਕਿਰਪਾ ਦਾ ਭੰਡਾਰੀ (3:2)

<sup>2</sup>ਪਰ ਤਦ ਜੇ ਤੁਸਾਂ ਪਰਮੇਸ਼ੁਰ ਦੀ ਉਸ ਕਿਰਪਾ ਦੀ ਮੁਖਤਿਆਰੀ ਦੀ ਖਬਰ ਸੁਣੀ ਜਿਹੜੀ ਮੈਨੂੰ ਤੁਹਾਡੇ ਲਈ ਦਾਨ ਹੋਈ।

ਆਇਤ 2. ਪਰ ਤਦ ਜੇ ei ge ਦਾ ਅਨੁਵਾਦ ਹੈ ਅਤੇ ‘‘ਉਸ ਦੀ ਮਾਨਤਾ ਹੈ’’ ਜਿਸ ਨੂੰ ਮਾਨ ਦਿੱਤਾ ਜਾਂਦਾ ਹੈ<sup>2</sup> ਪੌਲਸ ਇਸ ਗੱਲ ਤੋਂ ਵਾਕਫ ਸੀ ਕਿ ਅਫਸੂਸ ਦੇ ਲੋਕਾਂ ਨੇ ਇੰਜੀਲ ਸੁਣੀ ਸੀ ਕਿਉਂ ਜੋ ਉਸ ਨੇ ਉਨ੍ਹਾਂ ਨੂੰ ਸੁਣਾਈ ਸੀ। ਇਸ ਕਰਕੇ ਉਸ ਨੇ ਮੰਨ ਲਿਆ ਕਿ ਭਾਵੇਂ ਉਸ ਨੂੰ ਵੇਖੇ ਚਾਰ ਸਾਲ ਦੇ ਕਰੀਬ ਹੋ ਗਏ ਸਨ<sup>3</sup> ਪਰ ਉਨ੍ਹਾਂ ਨੂੰ ਯਾਦ ਹੈ ਕਿ ਉਸ ਨੇ ਉਨ੍ਹਾਂ ਨੂੰ ਕੀ ਦੱਸਿਆ ਸੀ।

ਮੁਖਤਿਆਰੀ (oikonomia) ਦੀ ਵਰਤੋਂ ਪੌਲਸ ਵੱਲੋਂ 1: 10 ਵਿਚ ਕੀਤੀ ਗਈ ਜਿੱਥੇ ਇਸ ਦਾ ਅਨੁਵਾਦ NASB ਵਿਚ ਪ੍ਰਬੰਧਨ ਅਤੇ NAJB ਵਿਚ ਖੁਦਾਈ ਇੰਤਜਾਮ ‘‘ਹੋਇਆ ਹੈ’’ ਉੱਥੇ ਪੌਲਸ ਖੁਦਾ ਦੀ ਸਨਾਤਨ ਯੋਜਨਾ ਦੇ ਇੰਤਜਾਮ ਦੀ ਗੱਲ ਕਰਦਾ ਹੈ। 3:2 ਵਿਚ ਉਸ ਦੇ ਮੰਨ ਵਿਚ ਪ੍ਰਬੰਧ ਕਰਨ ਜਾਂ ਪ੍ਰਚਾਰ ਕਰਨ, ਗੈਰ ਕੌਮਾਂ ਵਿਚ ਪਰਮੇਸ਼ੁਰ ਦੀ ਕਿਰਪਾ ਦੀ ਜਿੱਤੀ ਜ਼ਿੰਮੇਵਾਰੀ ਹੈ। ਪੌਲਸ ਉੱਤੇ ਆਪ ਵੀ ਮਸੀਹੀ ਬਣਨ ਅਤੇ ਪ੍ਰਚਾਰਕ ਬਣਨ ਵਿਚ ਖੁਦਾ ਦਾ ਛਜ਼ਲ ਹੋਇਆ ਸੀ (ਵੇਖੋ 3:8)। ਉਸ ਦੀ ਜ਼ਿੰਮੇਵਾਰੀ ਮੁੱਖਤਿਆਰਪੂਣੇ ਦੀ, ‘‘ਪ੍ਰਬੰਧ ਕਰਨ, ਨਿਗਰਾਨੀ ਕਰਨ, ਕਿਸੇ ਦੂਜੇ ਦੀ ਜਾਇਦਾਦ ਦਾ ਪ੍ਰਬੰਧਨ ਕਰਨ’’ ਦੀ ਸੀ<sup>4</sup> ਪਰ ਪੌਲਸ ਖੁਦਾ ਦੀ ਕਿਰਪਾ ਦਾ ਮੁੱਖਤਿਆਰ ਜਾਂ ਭੰਡਾਰੀ ਸੀ ਜਿਹੜੀ ਉਸ ਇੰਜੀਲ ਵਿਚ ਦਿੱਤੀ ਗਈ ਸੀ ਜਿਸ ਦਾ ਉਹ ਪ੍ਰਚਾਰ ਕਰਦਾ ਸੀ।

ਯੂਨਾਨੀ ਧਰਮ ਪੁਸਤਕ ਵਿਚ ਇੱਥੇ ਅਨੁਵਾਦ ਹੋਇਆ ਵਾਕ ਜਿਹੜੀ ਮੈਨੂੰ ਤੁਹਾਡੇ ਲਈ ਦਾਨ ਹੋਈ ‘‘ਮੁੱਖਤਿਆਰੀ’’ ਨਾਲੋਂ ਸੁਧਰ ਕੇ ‘‘ਛਜ਼ਲ’’ ਜਾਂ ਕਿਰਪਾ ਹੈ<sup>5</sup> ਇਸ ਆਇਤ ਦੀ ਸਮਝ ਇਹ ਹੈ ਕਿ ਪੌਲਸ ਨੂੰ ਖੁਦਾ ਦੀ ਕਿਰਪਾ ਦਾ ਭੰਡਾਰੀ ਬਣਾਇਆ ਗਿਆ ਸੀ। ਉਸ ਨੂੰ ਇਹ ਕਿਰਪਾ ਮਿਲੀ ਸੀ ਅਤੇ ਹੁਣ ਉਹ ਇੰਜੀਲ ਨੂੰ ਗੈਰ ਕੌਮਾਂ ਕੋਲ ਲਿਜਾਂਦੇ ਹੋਏ ਉਨ੍ਹਾਂ ਵਿਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦੇ ਛਰਜ਼ ਵਿਚ ਬੱਧਾ ਸੀ।

### ਪਰਗਟ ਕੀਤੇ ਗਏ ਭੇਤ ਨੂੰ ਪਾਉਣ ਵਾਲਾ (3:3-6)

<sup>3</sup>ਭਈ, ਪ੍ਰਕਾਸ਼ ਬਾਣੀ ਨਾਲ ਉਹ ਭੇਤ ਮੇਰੇ ਉੱਤੇ ਖੋਲ੍ਹਿਆ ਗਿਆ ਜਿਵੇਂ ਮੈਂ ਥੋੜਾ ਕਰਕੇ ਅੱਗੇ ਲਿਖਿਆ। <sup>4</sup>ਜਿਸ ਤੋਂ ਤੁਸੀਂ ਪੜ੍ਹ ਕੇ ਜਾਣ ਸੱਕਦੇ ਹੋ ਜੋ ਮਸੀਹ ਦੇ ਭੇਤ ਵਿਚ ਮੇਰੀ ਸਮਝ ਕਿੰਨੀ ਹੈ।

<sup>5</sup>ਉਹ ਹੋਰਨਾਂ ਸਮਿਆਂ ਵਿਚ ਇਨਸਾਨਾਂ ਉੱਤੇ ਉਸ ਪ੍ਰਕਾਰ ਨਹੀਂ ਖੋਲ੍ਹਿਆ ਗਿਆ ਜਿਸ ਪ੍ਰਕਾਰ ਹੁਣ ਉਹ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਆਤਮਾ ਨਾਲ ਪ੍ਰਕਾਸ਼ ਕੀਤਾ ਗਿਆ ਹੈ। <sup>6</sup>ਅਰਥਾਤ ਏਹ ਕਿ ਮਸੀਹ ਵਿਚ ਖੁਸ਼ ਬਖਰੀ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਸੰਗੀ ਅਧਕਾਰੀ ਅਤੇ ਇੱਕੋ ਦੇਹੀ ਦੇ ਅਤੇ ਵਾਇਦੇ ਦੇ ਸਾਂਝੀ ਹਨ।

**ਆਇਤ 3.** ਪੌਲਸ ਨੇ ਤਸਦੀਕ ਕੀਤੀ ਕਿ ਗੈਰ ਕੌਮਾਂ ਵਿਚ ਜਿਸ ਕਿਰਪਾ ਦੇ ਸੰਦੇਸ਼ ਦਾ ਪ੍ਰਚਾਰ ਉਸ ਨੇ ਕੀਤਾ ਸੀ ਉਸ ਨੂੰ ਉਹ ਖੁਦਾ ਵੱਲੋਂ ਮਿਲੀ ਸੀ। ਪ੍ਰਕਾਸ਼ ਬਾਣੀ ਲਈ ਯੂਨਾਨੀ ਸ਼ਬਦ (*apokalupsis*) ਦਾ ਅਰਥ ਹੈ ‘‘ਖੋਲਣਾ’’<sup>6</sup> ਜਦੋਕਿ ਭੇਤ *mustērion* ਦਾ ਅਨੁਵਾਦ ਹੈ (1: 9 ਤੇ ਟਿੱਪਣੀਆਂ ਵੇਖੋ)। ਪੌਲਸ ਕਹਿ ਰਿਹਾ ਸੀ ਕਿ ਖੁਦਾ ਦੀ ਸਨਾਤਨ ਮੰਸ਼ਾ ਜਿਸ ਵਿਚ ਗੈਰ ਕੌਮ ਸ਼ਾਮਿਲ ਸਨ, ਇਕ ਭੇਤ ਸੀ। ਇਹ ਮੰਸ਼ਾ ਖੋਲੇ ਜਾਣ ਜਾਂ ਪਰਗਟ ਕੀਤੇ ਜਾਣ ਤਕ ਖੁਦਾ ਦਾ ਰਹਿਸ਼ ਸੀ। ਪੌਲਸ ਇਸ ਖੋਲੇ ਜਾਣ ਦਾ ਪਾਉਣ ਵਾਲਾ ਸੀ ਭਾਵ ਉਸ ਨੇ ਖੁਦਾ ਵੱਲੋਂ ਮਿਲੇ ਮੁਕਾਸ਼ਫੇ ਦੇ ਰਾਹੀਂ ਇਸ ਸੰਦੇਸ਼ ਨੂੰ ਪਾਇਆ ਸੀ ਜਿਸ ਦਾ ਉਸ ਨੇ ਪ੍ਰਚਾਰ ਕੀਤਾ ਸੀ। ਮੈਂ ਬੌਝਾ ਕਰਕੇ ਅੱਗੇ ਲਿਖਿਆ ਜੋ ਅਫਸੀਆਂ ਦੇ ਇਸ ਖਤ ਵਿਚ ਲਿਖੀਆਂ ਪੌਲਸ ਦੀਆਂ ਗੱਲਾਂ ਹਨ ਜੋ ਸਿੱਧੇ ਤੌਰ 'ਤੇ ਭੇਤ ਅਤੇ ਗੈਰ ਕੌਮਾਂ ਲਈ ਸਨ (ਵੇਖੋ 1: 9, 10; 2: 11–22)।

**ਆਇਤ 4.** ਇਹ ਭੇਤ ਅਜਿਹਾ ਨਹੀਂ ਸੀ ਜਿਸ ਨੂੰ ਸਮਝਿਆ ਨਾ ਜਾ ਸਕੇ। ਪੌਲਸ ਚਾਹੁੰਦਾ ਸੀ ਕਿ ਅਫਸੁਸ ਦੇ ਲੋਕ ਪੜ੍ਹ ਲੈਣ। ਉਸ ਨੂੰ ਜਿਹੜਾ ਪੌਲਸ ਨੇ ਖੁਦਾ ਦੀ ਮੰਸ਼ਾ ਬਾਰੇ ਇਸ ਖਤ ਵਿਚ ਪਹਿਲਾਂ ਲਿਖਿਆ ਸੀ, ਪੜ੍ਹਨ ਅਤੇ ਗੈਰ ਕੌਮਾਂ ਦੇ ਸ਼ਾਮਿਲ ਹੋਣ ਦੀ ਗੱਲ ਪੜ੍ਹ ਕੇ ਉਨ੍ਹਾਂ ਨੇ ਜਾਣ ਲੈਣਾ ਸੀ ਕਿ ਉਹ ਮਸੀਹ ਦੇ ਭੇਤ ਦੀ ਪੂਰੀ ਸਮਝ ਰੱਖਦਾ ਹੈ। ਇਹ ਉਹ ਭੇਤ ਸੀ ਜਿਹੜਾ ਬਹੁਤ ਦੇਰ ਤਕ ਲੁਕਿਆ ਰਿਹਾ ਪਰ ਅਖੀਰ ਵਿਚ ਮੁਕਾਸ਼ਫੇ ਦੇ ਰਾਹੀਂ ਇਸ ਨੂੰ ਪਰਗਟ ਕਰ ਦਿੱਤਾ ਗਿਆ ਸੀ।

**ਆਇਤ 5.** ਮਸੀਹ ਦੇ ਆਉਣ ਤੋਂ ਪਹਿਲਾਂ ਦੇ ਸਾਰੇ ਸਾਲਾਂ ਵਿਚ ਖੁਦਾ ਦੀ ਮੰਸ਼ਾ ਲੁਕੀ ਹੋਈ ਸੀ, ਅਤੇ ਇਸ ਕਰਕੇ ਇਹ ਇਕ ਭੇਤ ਸੀ। ਪੁਰਾਣੇ ਨੇਮ ਦੇ ਨਬੀਆਂ ਨੇ ਬਾਰ ਬਾਰ ਰਹੱਸ ਦੇ ਰੂਪ ਵਿਚ ਥੌੜਾ ਥੌੜਾ ਇਸ ਉੱਤੇ ਗੱਲ ਕੀਤੀ ਸੀ, ਪਰ ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਸੀ ਕਿ ਉਹ ਕੀ ਲਿੱਖ ਰਹੇ ਹਨ। 1 ਪਤਰਸ 1: 10–12 ਵਿਚ ਪਤਰਸ ਨੇ ਕਿਹਾ:

... ਉਨ੍ਹਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ ਜਿਨ੍ਹਾਂ ਉਸ ਕਿਰਪਾ ਦੇ ਵਿਖੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਅਗੰਮਵਾਕ ਕੀਤਾ। ਅਤੇ ਓਹ ਇਹ ਖੋਜ ਵਿਚਾਰ ਕਰਦੇ ਸਨ ਭਈ ਮਸੀਹ ਦਾ ਆਤਮਾ ਜਿਹੜਾ ਉਨ੍ਹਾਂ ਵਿਚ ਸੀ ਜਦ ਮਸੀਹ ਦਿਆਂ ਦੁਖਾਂ ਦੇ ਅਤੇ ਉਨ੍ਹਾਂ ਦੇ ਪਿੱਛੋਂ ਦੀ ਮਰਿਆ ਦੇ ਵਿਖੇ ਅੱਗੋਂ ਹੀ ਸਾਖੀ ਦਿੰਦਾ ਸੀ ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦਾ ਪਤਾ ਦਿੰਦਾ ਸੀ। ਉਨ੍ਹਾਂ ਉੱਤੇ ਇਹ ਪਰਗਟ ਕੀਤਾ ਗਿਆ ਭਈ ਓਹ ਅਪਣੀ ਨਹੀਂ ਸਗੋਂ ਤੁਹਾਡੀ ਸੇਵਾ ਲਈ ਓਹ ਗੱਲਾਂ ਆਖਦੇ ਸਨ ਜਿਨ੍ਹਾਂ ਦੀ ਬਖਰ ਹੁਣ ਤੁਹਾਨੂੰ ਉਨ੍ਹਾਂ ਦੇ ਰਾਹੀਂ ਮਿਲੀ ਜਿਨ੍ਹਾਂ ਪਵਿੱਤਰ ਆਤਮਾ ਨਾਲ ਜੋ ਸੁਰਗੋਂ ਘੱਲਿਆ ਗਿਆ ਤੁਹਾਨੂੰ ਖੁਸ਼ਬਖਰੀ ਸੁਣਾਈ ਅਤੇ ਦੂਤ ਵੱਡੀ ਚਾਹ ਨਾਲ ਇਨ੍ਹਾਂ ਗੱਲਾਂ ਨੂੰ ਮਲ੍ਹਮ ਕਰਨਾ ਚਾਹੁੰਦੇ ਹਨ!

ਬਾਅਦ ਵਿਚ ਪਤਰਸ ਨੇ 2 ਪਤਰਸ 1: 19–21 ਵਿਚ ਪੁਰਾਣੇ ਨੇਮ ਦੇ ਨਬੀਆਂ ਦੇ ਖੁਦਾ ਦੀ ਪ੍ਰੇਰਣਾ ਤੋਂ ਹੋਣ ਦੀ ਤਸਦੀਕ ਕੀਤੀ। (ਵੇਖੋ ‘‘ਵਾਧੂ ਅਧਿਐਨ ਲਈ: ਪੁਰਾਣੇ ਨੇਮ ਦੇ ਨਬੀ ਅਤੇ ਪਰਮੇਸ਼ੁਰ ਦੀ ਮੰਸ਼ਾ।’’)

ਪੌਲਸ ਦੇ ਅਨੁਸਾਰ ਖੁਦਾ ਦੀਆਂ ਗੱਲਾਂ ਨੂੰ ਉਹ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਆਤਮਾ ਨਾਲ ਪ੍ਰਕਾਸ਼ ਕੀਤਾ ਗਿਆ ਹੈ। ਧਿਆਨ ਦਿੱਤਾ ਜਾਣ ਚਾਹੀਦਾ ਹੈ ਕਿ ਆਤਮਾ ਨਾਲ ‘‘ਆਤਮਾ

ਵਿਚ’’ ਵੀ ਹੋ ਸਕਦਾ ਹੈ। (ਜਿਵੇਂ NASB ਦੀਆਂ ਕੁਝ ਛਪਾਈਆਂ ਵਿਚ ਟਿੱਪਣੀ ਵਿਚ ਦਿੱਤਾ ਗਿਆ ਹੈ।) ਕਿਉਂ ਜੋ ਯੂਨਾਨੀ ਉਪਸਰਗ ਦਾ ਅਰਥ “‘ਵਿਚ, ਉਪਰ, ਉੱਤੇ, ਨਾਲ ਦੇ ਰਾਹੀਂ, ਵਿਚ’’ ਹੈ। ‘‘ਪ੍ਰੇਰਣਾ’’ ਬਿਲਕੁਲ ਉਹੀ “ਆਤਮਾ ਨਾਲ” ਪਰਗਟ ਕੀਤਾ ਗਿਆ ਸੰਦੇਸ਼ ਹੈ। ‘‘ਰਸੂਲਾਂ ਅਤੇ ਨਬੀਆਂ’’ ਇਥੇ ਨਵੇਂ ਨੇਮ ਦੇ ਰਸੂਲਾਂ ਅਤੇ ਨਬੀਆਂ ਲਈ ਹੈ (2:20 ਤੇ ਟਿੱਪਣੀਆਂ ਵੇਖੋ)।

ਆਇਤ 5 ਵਿਚ ਤਿੰਨ ਫਲਕ ਨਜ਼ਰ ਆਉਂਦੇ ਹਨ: ਹੋਰਨਾਂ ਸਮਿਆਂ ਵਿਚ/‘ਹਣ’; ਨਹੀਂ ਖੋਲ੍ਹਿਆ ਗਿਆ, ਇਨਸਾਨਾਂ ਉੱਤੇ ਪਵਿੱਤਰ ਰਸੂਲਾਂ ਅਤੇ ਨਬੀਆਂ ‘‘ਪਰਗਟ ਕੀਤਾ ਗਿਆ’’ ਆਪਣੇ ਆਤਮਾ ਦੇ ਰਾਹੀਂ ਖੁਦਾ ਦੇ ਦੱਸਲ ਦੇ ਬਾਹਰ ਉਸ ਦੀ ਸਨਾਤਨ ਮੰਸ਼ਾ ਇਕ ਭੇਤ ਹੀ ਬਣੀ ਰਹਿੰਦੀ (ਲੁਕੀ ਰਹਿੰਦੀ), ਪਰ ਹੁਣ ਰਸੂਲਾਂ ਅਤੇ ਨਬੀਆਂ ਦੇ ਖੁਦਾ ਦੇ ਮੁਕਾਸ਼ਡੇ ਨਾਲ ਅਸੀਂ ਖੁਦਾ ਦੇ ਮੰਨ ਦੀ ਗੱਲ ਨੂੰ ਜਾਣ ਸਕਦੇ ਹਾਂ।

ਆਇਤ 6. ਖੁਦਾ ਦੀ ਮੰਸ਼ਾ ਦੇ ਭੇਤ ਦੀ ਗੱਲ ਕਰਨ ਦੇ ਬਾਅਦ ਪੌਲਸ ਨੇ ਇਸ ਨੂੰ ਸਾਫ਼ ਦਸ ਦਿੱਤਾ। ਪਰਾਈਆਂ ਕੌਮਾਂ ਦੇ ਲੋਕਾਂ ਨੂੰ ਸੰਗੀ ਅਧਿਕਾਰੀ ਅਤੇ ਇੱਕੋ ਦੇਰੀ ਦੇ ਅਤੇ [ਖੁਦਾ ਦੇ] ਵਾਅਦੇ ਦੇ ਸ਼ਾਸ਼ੀ ਬਣਾਇਆ ਗਿਆ; ਇਹ ਵੱਡੀਆਂ ਬਰਕਤਾਂ ਹੁਣ ਸਿਰਫ਼ ਯਹੂਦੀਆਂ ਲਈ ਹੀ ਨਹੀਂ ਸਨ। ਗੈਰ ਕੌਮਾਂ ਦੇ ਲੋਕ ਖੁਦਾ ਦੀ ਸੰਤਾਨ, ਮਸੀਹ ਦੀ ਦੇਹ ਦੇ ਅੰਗ ਅਤੇ ਹਰ ਉਸ ਵਾਅਦੇ ਦੇ ਪਾਉਣ ਵਾਲੇ ਹੋ ਸਕਦੇ ਹਨ ਜਿਸ ਨੂੰ ਖੁਦਾ ਨੇ ਮਸੀਹ ਦੇ ਰਾਹੀਂ ਦਿੱਤਾ ਹੈ। ਅਰਥਾਤ ਇਹ ਕਿ ਨੂੰ NASB ਵਿਚ ਤਿੱਢਾ ਕਰਕੇ ਲਿਖਿਆ ਗਿਆ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਇਹ ਮੂਲ ਲਿਖਤ ਵਿਚ ਨਹੀਂ ਮਿਲਦਾ ਪਰ ਇਸ ਨੂੰ ਸਪੱਸ਼ਟ ਕਰਨ ਲਈ ਅਨੁਵਾਦਕਾਂ ਵੱਲੋਂ ਜੋੜਿਆ ਗਿਆ ਹੈ। ਇਹ ਕਹਿੰਦਿਆਂ ਕਿ ਗੈਰ ਕੌਮ ਲੋਕ ਹਨ ਪੌਲਸ ਨੇ ਵਰਤਮਾਨ ਭਾਵਅਰਥੀ ਨਾਉਂ (einai, ‘‘ਹੋਣਾ’’) ਦੀ ‘‘ਵਰਤੋਂ ਕੀਤੀ, ਜੋ ਲਗਾਤਾਰ ਜਾਂ ਬਾਰ ਬਾਰ ਹੋਣ ਵਾਲੇ ਕੰਮ ਨਾਲ ਸਬੰਧਿਤ ਹੈ, ਬਿਨਾਂ ਕਿਸੇ ਸੰਕੇਤ ਦੇ ਕਿ ਇਹ ਕੰਮ ਕਰਦੇ ਹੋਵੇਗਾ।’’<sup>9</sup> ਇਸ ਤੋਂ ਇਲਾਵਾ ਕਿਰਿਆ ਸ਼ਬਦ ਕਰਮਵਾਰ ਵਿਚ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ‘‘ਰਸਤਾ’’ ਕਿਰਿਆ ਦੇ ਕੰਮ ਨੂੰ ਗ੍ਰਹਿਣ ਕਰ ਰਿਹਾ ਹੈ। ਇਸ ਕਰਕੇ ਪੌਲਸ ਕਿਸੇ ਗੱਲ ਨੂੰ ਸਮਝਾ ਰਿਹਾ ਸੀ ਜਦੋਂ ਖੁਦਾ ਨੇ ਗੈਰ ਕੌਮਾਂ ਅਤੇ ਯਹੂਦੀਆਂ ਦੋਹਾਂ ਨੂੰ ‘‘ਸੰਗੀ ਵਾਰਿਸ ਅਤੇ ਸਰੀਰ ਦੇ ਸੰਗੀ ਸਾਥੀ ਅਤੇ ਇੰਜੀਲ ਦੇ ਰਾਹੀਂ ਮਸੀਹ ਜਿਸੂ ਵਿਚ ਵਾਅਦੇ ਦੇ ਸੰਗੀ ਭਾਈਵਾਲ’’ ਬਣਾਉਣ ਲਈ ਕੰਮ ਕੀਤਾ। ਉਹ ਸਮਾਂ ਉਦੋਂ ਦਾ ਸੀ ਜਦੋਂ ਯਿਸੂ ਸਲੀਬ ਤੇ ਚਕਿਤਾ (2:13-22)।

ਐੰਡ੍ਰੂਵੀ ਟੀ. ਲਿੰਕਨ ਨੇ ਇਕ ਦਿਲਚਸਪ ਟਿੱਪਣੀ ਦਿੱਤੀ ਹੈ ਜਿਸ ਨੂੰ ਅੰਗੇਜ਼ੀ ਦੇ ਪਾਠਕ ਅਸਾਨੀ ਨਾਲ ਨਜ਼ਰਅੰਦਾਜ਼ ਕਰ ਸਕਦੇ ਹਨ। ਆਇਤ 6 ਵਿਚ ਤਿੰਨ ਯੂਨਾਨੀ ਵਿਸ਼ੇਸ਼ਣ ਹਨ (*sunklēronoma*, ‘‘ਸੰਗੀ ਵਾਰਿਸ,’’) (*sussōma*, ‘‘ਸੰਗੀ ਸਾਥੀ’’) ਅਤੇ (*summetocha*, ‘‘ਸੰਗੀ ਭਾਈਵਾਲ’’), ਜਿਨ੍ਹਾਂ ਵਿਚ ਹਰੇਕ ਦੀ ਸੁਰੂਆਤ ਉਪਸਰਗ *sun* (‘‘ਨਾਲ’’) ਦੇ ਇਕ ਰੂਪ ਨਾਲ ਹੁੰਦੀ ਹੈ।<sup>10</sup> ਇਹ ਸ਼ਬਦ ਖੁਦਾ ਦੇ ਭੇਤ ਨੂੰ ਮਸੀਹ ਦੀ ਦੇਹ ਵਿਚ ਗੈਰ ਕੌਮਾਂ ਦੇ ਸ਼ਾਮਲ ਹੋਣ ਦੇ ਰੂਪ ਵਿਚ ਦੱਸਦੇ ਹਨ। ਗੈਰ ਕੌਮ ਮਸੀਹੀ ਲੋਕਾਂ ਦੇ ਯਹੂਦੀ ਵਿਸ਼ਵਾਸੀਆਂ ਨਾਲ ਸਬੰਧ ਨੂੰ ਸਮਝਾਉਣ ਲਈ ਪਹਿਲਾਂ ਅਜਿਹੇ ਹੀ ਸ਼ਬਦ ਵਰਤੇ ਗਏ ਹਨ। 2:19 ਵਿਚ ਪੌਲਸ ਨੇ ਉਨ੍ਹਾਂ ਨੂੰ ‘‘ਵਤਨੀ’’ (*sumpolitali*) ਕਿਹਾ, 2:21 ਵਿਚ ਕਿਹਾ ਕਿ ਉਹ ‘‘ਇਕ ਸੰਗ ਜੁੜ’’ ਗਏ (*sunarmologeo*) ਅਤੇ 2:22 ਵਿਚ ਉਨ੍ਹਾਂ ਨੂੰ ‘‘ਇਕ ਸੰਗ ਬਣਾਏ ਜਾਂਦੇ’’ (*sunoikodomeo*) ਦੇ ਰੂਪ ਵਿਚ ਬਿਆਨ ਕੀਤਾ ਗਿਆ। ਉਸ ਦਾ ਜ਼ੋਰ ਯਹੂਦੀਆਂ ਨਾਲ ਅਤੀਤ ਵਿਚ ਗੈਰ ਕੌਮਾਂ ਦੇ ਸਬੰਧ ਉੱਤੇ ਉਨ੍ਹਾਂ ਨਹੀਂ ਸੀ ਜਿਨ੍ਹਾਂ ਗੈਰ ਕੌਮ ਮਸੀਹੀ ਲੋਕਾਂ ਅਤੇ ਯਹੂਦੀ ਮਸੀਹੀ ਲੋਕਾਂ ਵਿਚਕਾਰ ਸੀ। ‘‘ਇਕ ਨਵਾਂ ਇਨਸਾਨ,’’ ‘‘ਇਕ ਸਰੀਰ’’ (ਵੇਖੋ 2:15, 16), ‘‘ਕਲੀਸੀਆ’’ (ਵੇਖੋ 1:22, 23) ਦੇ ਰੂਪ ਵਿਚ ਕਿਹਾ। ਉਸ ਨੇ ਵਿਖਾਇਆ ਕਿ ਗੈਰ ਕੌਮ ਮਸੀਹੀ ਮਨੁੱਖਤਾਂ ਦੇ ਮਹੱਤਵ ਦੇ ਵਿਹਾਰ ਨੂੰ ਕਲੀਸੀਆ ਵਿਚ ਯਹੂਦੀ ਅਤੇ ਗੈਰ ਕੌਮ ਮਸੀਹੀ ਲੋਕਾਂ ਵਿਚ ਕੋਈ ਫਲਕ ਨਹੀਂ ਸੀ ਅਤੇ

ਮਸੀਹ ਦਾ ਨਵਾਂ ਸਮਾਜ ਯਹੂਦੀਆਂ ਅਤੇ ਗੈਰ ਕੌਮਾਂ ਦੋਹਾਂ ਨੂੰ ਖੁਦਾ ਤਕ ਬਰਾਬਰ ਪਹੁੰਚਾਉਂਦਾ ਹੈ।

ਇਹ ਖਾਸ ਤੌਰ ਤੇ ਤਿੰਨ ਵਿਸ਼ੇਸ਼ਣਾਂ ਵਿੱਚੋਂ ਦੋ ਤੋਂ ਨਿੱਕਲਿਆ ਹੈ ਜਿਸ ਦਾ ਸਬੂਤ ਉਸ ਸਮੇਂ ਦੇ ਸਾਹਿਤ ਵਿਚ ਹੋਰ ਕੀਤੇ ਨਹੀਂ ਹੈ ਅਤੇ ਇਸ ਕਰਕੇ ਇਹ ਉਹ ਸ਼ਬਦ ਹੋ ਸਕਦਾ ਹੈ ਜਿਸ ਨੂੰ ਲਿਖਤ ਨੇ ਇਸੇ ਮੌਕੇ ਲਈ ਚੁਲਿਆ। ... ਗੈਰ ਕੌਮਾਂ ਨੂੰ ਕਿਸੇ ਅਜਿਹੀ ਚੀਜ਼ ਵਿਚ ਨਹੀਂ ਮਿਲਾਇਆ ਗਿਆ ਜਿਹੜੀ ਪਹਿਲਾਂ ਤੋਂ ਸੀ; ਉਹ ਬਰਾਬਰ ਸੰਗੀ ਸਾਥੀ ਹਨ ਜਿਹੜੇ ਸਰੀਰ ਦੇ ਕੰਮ ਕਰਨ ਲਈ ਪੂਰੀ ਤਰ੍ਹਾਂ ਜ਼ਰੂਰੀ ਹਨ। ...<sup>11</sup>

ਮਸੀਹ ਵਿਚ ਖੁਸ਼ਬਰੀ ਦੇ ਦੁਆਰਾ ਪੌਲਸ ਦੇ ਇਹ ਕਹਿਣ ਦਾ ਢੰਗ ਸੀ ਕਿ ਗੈਰ ਕੌਮ ਲੋਕ ਕਿਸੇ ਸੰਗੀ ਵਾਰਿਸ, ਸੰਗੀ ਸਾਥੀ ਅਤੇ ਕਿਵੇਂ ਸੰਗੀ ਭਾਈਵਾਲ ਬਣੇ। ਗੈਰ ਕੌਮਾਂ ਵਿਚ ਇੰਜੀਲ ਦੇ ਸੁਣਾਏ ਜਾਣ ਤੇ ਉਨ੍ਹਾਂ ਨੂੰ ਇਸ ਹੁਕਮ ਮੰਨਣ ਵਾਲੇ ਵਿਸ਼ਵਾਸ ਵਿਚ ਮੰਨਿਆ ਕਿ ਉਹ ਮਸੀਹ ਵਿਚ ਆ ਗਏ ਹਨ (ਵੇਖੋ ਗਲਾਤੀਆਂ 3:26, 27) ਅਤੇ ਯਹੂਦੀਆਂ ਨਾਲ ਉਵੇਂ ਹੀ ਬਣ ਗਏ ਹਨ ਜਿਵੇਂ ਉਹ ਮਸੀਹ ਵਿਚ ਹਨ।

### ਇੰਜੀਲ ਦਾ ਇਕ ਸੇਵਕ (3:7)

'ਅਤੇ ਪਰਮੇਸ਼ੁਰ ਦੀ ਕਿਰਪਾ ਜੋ ਉਹ ਦੀ ਸਮਰੱਥਾ ਦੇ ਕਰਨ ਮੂਜਬ ਮੇਰੇ ਉੱਤੇ ਹੋਈ ਉਹ ਦੇ ਦਾਨ ਅਨੁਸਾਰ ਮੈਂ ਉਸ ਖੁਸ਼ ਖਬਰੀ ਦਾ ਸੇਵਕ ਬਣਿਆ।

ਆਇਤ 7. ਅਨੁਵਾਦ ਹੋਏ ਸ਼ਬਦ ਸੇਵਕ ਦਾ ਯੂਠਾਨੀ ਨਾਉਂ ਸ਼ਬਦ *diakonos* ਹੈ ਜਿਸ ਦਾ ਅਰਥ ਉਹ ਸ਼ਬਸ਼ੀ ਹੈ ਜਿਹੜਾ ‘ਸੇਵਾ ਕਰਦਾ’ ਹੈ।<sup>12</sup> ਇਹ ਪ੍ਰਚਾਰਕ ਦੇ ਹਵਾਲੇ ਨਾਲ ਨਹੀਂ ਹੈ, ਭਾਵ ਬੇਸਟੱਕ ਪੌਲਸ ਇਕ ਪ੍ਰਚਾਰਕ ਸੀ ਪਰ ਇਹ ਤੱਥ ਕਿ ਪੌਲਸ ਖੁਦਾ ਅਤੇ ਦੂਜਿਆਂ ਦੀ ਖੁਦਾ ਦੇ ਭੇਤ, ਇੰਜੀਲ ਨੂੰ ਸੁਣਾਉਂਦੇ ਹੋਏ ਸੇਵਾ ਕਰਦਾ ਹੈ। ਪੌਲਸ ਦਾ ਮੰਨਣਾ ਸੀ ਕਿ ਪਰਮੇਸ਼ੁਰ ਦੀ ਕਿਰਪਾ ਉਸ ਤਕ ਬਚਾਏ ਜਾਣ ਨੂੰ ਲਿਆਉਣ ਲਈ ਪਹੁੰਚੀ ਹੈ (1 ਤਿੰਮੇਖਿਊਸ 1:12-17)। ਉਸ ਨੂੰ ਇਸ ਗੱਲ ਦੀ ਸਮਝ ਸੀ ਕਿ ਖੁਦਾ ਨੇ ਉਸ ਨੂੰ ਉਸ ਯੋਗ ਬਣਾਇਆ ਜੋ ਉਹ ਮਸੀਹ ਵਿਚ ਬਣਿਆ ਸੀ (1 ਭੁਰਿੰਧੀਆਂ 15:10) ਅਤੇ ਖੁਦਾ ਦੀ ਕਿਰਪਾ ਨਾਲ ਹੀ ਉਹ ਇੰਜੀਲ ਦਾ ਪ੍ਰਚਾਰਕ ਬਣ ਸਕਿਆ ਸੀ (ਵੇਖੋ 3:2)।

ਕਿਰਪਾ ਜੋ ਪੌਲਸ ਨੂੰ ਬਦਲਣ, ਉਸ ਨੂੰ ਇੰਜੀਲ ਦੇਣ ਅਤੇ ਉਸ ਨੂੰ ਰਸੂਲ ਅਤੇ ਇੰਜੀਲ ਦਾ ਪ੍ਰਚਾਰਕ ਬਣਾਉਣ ਲਈ ਉਹ ਦੀ ਸਮਰੱਥਾ ਦੇ ਕਰਨ ਮੂਜਬ ਸੀ। ਪੌਲਸ ਗੈਰ ਕੌਮਾਂ ਲਈ ਰਸੂਲ ਆਪਣੀ ਸਮਰੱਥਾ ਨਾਲ ਨਹੀਂ ਬਲਕਿ ਖੁਦਾ ਦੀ ਸਮਰੱਥਾ ਨਾਲ ਬਣਿਆ ਸੀ।

ਪੌਲਸ ਨੇ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ, ਖੁਦਾ ਦੇ ਸੱਜੇ ਹੱਥ ਉੱਚਾ ਕੀਤੇ ਜਾਣ ਅਤੇ ਕਲੀਸੀਆ ਦਾ ਸਿਰ ਬਣਾਏ ਜਾਣ ਦੀ ਗੱਲ ਵਿਚ ਖੁਦਾ ਦੀ ਸਮਰੱਥਾ ਦੱਸੀ (1:19-23)। ਉਸੇ ਸਮਰੱਥਾ ਨਾਲ ਪੌਲਸ ਇੰਜੀਲ ਵਿਚ ਖੁਦਾ ਦਾ ਸੇਵਕ ਬਣਿਆ ਸੀ।

### ਵਾਧੂ ਅਧਿਐਨ ਲਈ

ਪੁਰਾਣੇ ਨੇਮ ਦੇ ਨਬੀ ਅਤੇ ਖੁਦਾ ਦੀ ਮੰਸ਼ਾ

2 ਪਤਰਸ 1:19-21 ਵਿਚ ਪਤਰਸ ਨੇ ਪੁਰਾਣੇ ਨੇਮ ਦੇ ਨਬੀਆਂ ਦੇ ਕਾਲ ਨੂੰ ਹਨੋਰੇ ਵਿਚ

ਚਮਕਦੀ ਰੱਸਨੀ ਨਾਲ ਮਿਲਾਇਆ। ਨਥੀਆਂ ਨੇ ਖੁਦਾ ਦੀ ਮੰਸਾ ਦੱਸੀ ਸੀ ਪਰ ਸਿਰਫ਼ ਨਭੁਵਤ ਵਿਚ ਅਤੇ ਉਹ ਵੀ ਥੋੜਾ ਥੋੜਾ ਕਰਕੇ ਜਦ ਮਸੀਹ ਆਇਆ ਤਾਂ ਇਹ ਦਿਨ ਦੇ ਨਿੱਕਲਣ ਵਾਂਗ ਸੀ। ਪਰ ਪਤਰਸ ਨੇ ਆਖਿਆ ਕਿ ਨਥੀ ‘ਪਵਿੱਤਰ ਆਤਮਾ ਦੇ ਉਕਸਾਉਣ ਨਾਲ’ ਹੀ ਬੋਲਦੇ ਸਨ (2 ਪਤਰਸ 1:21)। ਅਨੁਵਾਦ ਹੋਏ ਸ਼ਬਦ ‘‘ਉਕਸਾਉਣ’’ ਯੂਨਾਨੀ ਕਿਰਿਆ ਸ਼ਬਦ (*phero*) ਦਾ ਅਰਥ ‘ਲਿਸਾਣਾ, ਨਾਲ ਚੁਕਣਾ’ ਹੈ।<sup>13</sup> ਇਸ ਤਰ੍ਹਾਂ ਪਤਰਸ ਨੇ ਇਹ ਤਸਦੀਕ ਕੀਤੀ ਕਿ ਪਰਾਣੇ ਨੇਮ ਦੇ ਨਥੀਆਂ ਨੂੰ ਖੁਦਾ ਦੀ ਪ੍ਰੇਰਣਾ ਮਿਲੀ ਸੀ, ਭਾਵੇਂ ‘‘ਪ੍ਰੇਰਣਾ’’ ਨਵੇਂ ਨੇਮ ਵਿਚ ਮਿਲਣ ਵਾਲਾ ਸ਼ਬਦ ਹੈ। 2 ਤਿਮੇਖਿਊਸ 3:16 ਵਿਚ ਇਸ ਧਾਰਣਾ ਲਈ ਸਾਨੂੰ ਯੂਨਾਨੀ ਸ਼ਬਦ *theopneustos* ਮਿਲਦਾ ਹੈ। ਫ੍ਰਿਡਹਾਰਡਮੈਨ ਕਾਲਜ (ਹੁਣ ਯੂਨੀਵਰਸਿਟੀ) ਦੇ ਪ੍ਰੋਫੈਸਰ ਫੈਂਕ ਵੈਨ ਡਾਈਕ ਨੇ ‘‘ਪ੍ਰੇਰਣਾ’’ ਦੀ ਪਰਿਭਾਸ਼ਾ ‘‘ਇਨਸਾਨ ਵਿਚ ਖੁਦਾ ਦੇ ਸਾਫ਼ ਪਾਉਣ, ਉਸ ਨੂੰ ਪਾਉਣ ਦੇ ਯੋਗ ਬਣਾਉਣ ਅਤੇ ਬਿਨਾਂ ਖਾਮੀ ਦੇ ਇਲਾਹੀ ਸੌਚਾਈ ਦੱਸਣ’’ ਦੇ ਰੂਪ ਵਿਚ ਕੀਤੀ ਹੈ। ਪਤਰਸ ਨੇ ਇਕ ਹੀ ਦਾਅਵਾ ਕੀਤਾ ਕਿ ਪੁਰਾਣੇ ਨੇਮ ਦੇ ਨਥੀ ਆਤਮਾ ਦੀ ਪ੍ਰੇਰਣਾ ਨਾਲ ਬੋਲਦੇ ਸਨ। ਇਹ ਗੱਲ ‘‘ਅਨੁਵਾਦ’’ (*epilusis*) ਨੂੰ ਅੱਟਪਟਾ ਬਣਾ ਦਿੰਦੀ ਹੈ। ਸਾਨੂੰ ਪਤਰਸ ਤੋਂ *hermeneia*<sup>14</sup> ਦੀ ਵਰਤੋਂ ‘‘ਅਨੁਵਾਦ’’ ਜਾਂ ‘‘ਵਿਆਖਿਆ’’ ਦਾ ਅਰਥ ਦੇਣ ਦੀ ਉਮੀਦ ਹੋ ਸਕਦੀ ਸੀ<sup>15</sup> ਜੇ ਇਸ ਦੇ ਮਨ ਵਿਚ ਪਵਿੱਤਰ ਲਿਖਤ ਦੀ ਵਿਆਖਿਆ ਦੀ ਗੱਲ ਹੁੰਦੀ। ਪੇਲੁਸ ਲਿਖਤ ਦੇ ਵਿਆਖਿਆ ਦੀ ਅਨੁਵਾਦ ਦੀ ਗੱਲ ਨਹੀਂ ਕਰ ਰਿਹਾ ਸੀ। ਉਹ ਵਿਖਾ ਰਿਹਾ ਸੀ ਕਿ ਲਿਖਤ ਖੁਦਾ ਵੱਲੋਂ ਦਿੱਤੀ ਗਈ ਹੈ। ਲਿਖਤ ਮਨੁੱਖ ਵੱਲੋਂ ਨਹੀਂ ਹੈ ਬਲਕਿ ਉਹ ਖੁਦਾ ਵੱਲੋਂ ਦਿੱਤੀ ਗਈ ਹੈ ਜਿਵੇਂ 1:21 ਵਿਚ ਪਤਰਸ ਨੇ ਕਿਹਾ, ‘‘ਕੋਈ ਅਗਮ ਵਾਕ ਮਨੁੱਖ ਦੀ ਇਛਿਆ ਤੋਂ ਕਦੇ ਨਹੀਂ ਆਇਆ।’’

ਵਤਰਸ ਨੇ ਵਿਖਾਇਆ ਕਿ ਭਾਵੇਂ ਉਹ ਖੁਦਾ ਵੱਲੋਂ ਗੱਲ ਕਰਦੇ ਸਨ ਪਰ ਪੁਰਾਣੇ ਨੇਮ ਦੇ ਨਥੀਆਂ ਨੂੰ ਉਨ੍ਹਾਂ ਸੰਦੇਸ਼ਾਂ ਦੀ ਜਿਨ੍ਹਾਂ ਨੂੰ ਉਹ ਲਿਖਦੇ ਸਨ ਪੂਰੀ ਸਮਝ ਨਹੀਂ ਸੀ। ਉਨ੍ਹਾਂ ਦੇ ਬਹੁਤ ਸਾਰੇ ਲੋਖ ਉਨ੍ਹਾਂ ਲਈ ਸਨ ਜਿਨ੍ਹਾਂ ਨੇ ਬਾਅਦ ਵਿਚ ਆਉਣਾ ਸੀ। ਪਤਰਸ ਇਹ ਲਿਖਦਿਆਂ ਕਿ ‘ਦੂਤ ਵੱਡੀ ਚਾਹ ਨਾਲ ਇਸ੍ਤੁਂ ਗੱਲਾਂ ਨੂੰ ਮਲੂਮ ਕਰਨਾ ਚਾਹੁੰਦੇ ਸਨ’ (1 ਪਤਰਸ 1:12), ਆਪਣੇ ਪਾਠਕਾਂ ਨੂੰ ਯਾਦ ਦੁਆਇਆ ਕਿ ਮਸੀਹ ਵਿਚ ਖੁਦਾ ਦੀ ਮੰਸਾ ਦੀ ਉਸ ਦੇ ਬਾਅਦ ਵਿਚ ‘ਪਵਿੱਤਰ ਰਸੂਲਾਂ ਅਤੇ ਨਥੀਆਂ ਉੱਤੇ ਆਤਮਾ ਨਾਲ ਪ੍ਰਕਾਸ਼ ਕੀਤੇ ਜਾਣ ਤਕ ਨਾ ਤਾਂ ਮਨੁੱਖਾਂ ਨੂੰ ਇਸ ਦਾ ਗਿਆਨ ਸੀ ਅਤੇ ਨਾ ਹੀ ਫਰਿਸਤਿਆਂ ਨੂੰ’ (ਅਫਸੀਆਂ 3:5)।

## ਪ੍ਰਸੰਗਿਕਤਾ

ਭੇਤ ਪਰਗਟ ਕੀਤਾ ਗਿਆ (ਅਧਿਆਇ 3)

ਅਫਸੀਆਂ 3 ਇਕ ਭੇਤ ਦੇ ਪ੍ਰਗਟ ਹੋਣ ਦੀ ਗੱਲ ਹੈ। ਖੁਦਾ ਕੋਲ ਹਮੇਸ਼ਾ ਤੋਂ ਇਕ ਯੋਜਨਾ ਸੀ। ਖੁਦਾ ਵੱਲੋਂ ਇਸ ਨੂੰ ਪਰਗਟ ਕੀਤੇ ਜਾਣ ਤਕ ਇਹ ਯੋਜਨਾ ਇਕ ਭੇਤ ਸੀ ਕਿਉਂ ਜੋ ਨਾਂ ਤਾਂ ਇਸਦਾ ਕਿਸੇ ਮਨੁੱਖ ਨੂੰ ਅਤੇ ਨਾ ਹੀ ਕਿਸੇ ਫਰਿਸਤੇ ਨੂੰ ਪਤਾ ਸੀ। ਇਸ ਯੋਜਨਾ ਦੇ ਪਰਗਟ ਹੋਣ ਦੇ ਬਾਅਦ ਹੁਣ ਇਹ ‘‘ਭੇਤ’’ ਨਹੀਂ ਬਲਕਿ ‘‘ਪ੍ਰਕਾਸ਼’’ ਭਾਵ ਮੁਕਾਸ਼ਫਾ ਬਣ ਗਈ ਹੈ।

ਖੁਦਾ ਦੀ ਯੋਜਨਾ (3:3-5)। ਖੁਦਾ ਦੀ ਅਬਦੀ ਯੋਜਨਾ ਇਕ ਭੇਤ ਸੀ ਕਿਉਂ ਜੋ ‘‘ਹੋਰਨਾਂ ਸਮਿਆਂ ਵਿਚ ਇਨਸਾਨਾਂ ਉੱਤੇ [ਇਸ ਨੂੰ] ਨਹੀਂ ਬੋਲਿਆ ਗਿਆ’’ ਸੀ (3:5)। ਪੁਰਾਣੇ ਨੇਮ ਦੇ ਨਥੀਆਂ ਨੂੰ ਖੁਦਾ ਦੀ ਯੋਜਨਾ ਦਾ ਮਤਲਬ ਪਤਾ ਨਹੀਂ ਸੀ ਭਾਵੇਂ ਉਨ੍ਹਾਂ ਨੇ ਇਸ ਦੇ ਭਵਿੱਖ ਵਿਚ ਹੋਣ ਦੀ ਗੱਲ ਜ਼ਰੂਰ ਕੀਤੀ (ਵੇਖੋ 1 ਪਤਰਸ 1:10-12)। ਫਰਿਸਤਿਆਂ ਨੂੰ ਖੁਦਾ ਦੀ ਯੋਜਨਾ ਦੀ ਸਮਝ ਨਹੀਂ ਸੀ ਬੇਸ਼ੱਕ ਉਨ੍ਹਾਂ ਨੂੰ ਇਸ ਨੂੰ ਵੇਖਣ ਦੀ ਬੜੀ ਚਾਹ ਸੀ (ਵੇਖੋ 1 ਪਤਰਸ 1:12)।

ਖੁਦਾ ਦੀ ਯੋਜਨਾ ਪਰਗਟ ਕੀਤੀ ਗਈ (3: 6-9)। ਪੌਲਸ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਖੁਦਾ ਦੀ ਯੋਜਨਾ ਤੇ ਪਰਗਟ ਹੋ ਜਾਣ ਦੇ ਬਾਅਦ ਹੁਣ ਇਹ ਭੇਤ ਨਹੀਂ ਰਹਿਣੀ ਸੀ। ਪੌਲਸ ਨੇ ਕਿਹਾ ਕਿ ਉਹ ਖੁਦਾ ਦੀ ਕਿਰਪਾ ਭਰੀ ਯੋਜਨਾ ਦਾ ਇਸ ਗੱਲ ਵਿਚ ਭੰਡਾਰੀ ਸੀ ਕਿ ਇਹ ਯੋਜਨਾ ਪਵਿੱਤਰ ਆਤਮਾ ਦੇ ਰਾਹੀਂ ਹੋਰ ਰਸੂਲਾਂ ਅਤੇ ਨਬੀਆਂ ਦੇ ਨਾਲ ਨਾਲ ਉਸ ਉੱਤੇ ਪਰਗਟ ਕੀਤੀ ਗਈ ਸੀ। ਭੇਤ ਜਿਹੜਾ ਪਰਗਟ ਕੀਤਾ ਗਿਆ ਸੀ ਇਸ ਵਿਚ ਮਸੀਹ ਵਿਚ ਖੁਦਾ ਦੀ ਯੋਜਨਾ, ਕਲੀਸੀਆ ਦਾ ਕੰਮ ਅਤੇ ਇਹ ਹਕੀਕਤ ਸੀ ਕਿ ਗੈਰ ਕੌਮਾਂ ਨੂੰ ਸ਼ਾਮਿਲ ਕਰ ਲਿਆ ਗਿਆ ਹੈ।

ਖੁਦਾ ਦੀ ਯੋਜਨਾ ਅਤੇ ਕਲੀਸੀਆ (3: 10-21)। ‘ਪਰਮੇਸ਼ੁਰ ਦਾ ਗਿਆਨ’ (3: 10) ਖੁਦਾ ਦੀ ਉਹ ਗੁਪਤ ਯੋਜਨਾ ਹੈ ਜਿਸ ਨੂੰ ਹੁਣ ਪਰਗਟ ਕਰ ਦਿੱਤਾ ਗਿਆ ਹੈ। ਪਰਮੇਸ਼ੁਰ ਦਾ ‘‘ਗਿਆਨ’’ ਜੋ ਕਿ ਉਸ ਦੀ ‘‘ਸਦੀਪਕ ਮੰਸਾ’’ ਹੈ (3: 11), ਵਿਚ ਇਹ ਤੱਥ ਸੀ ਕਿ ਕਲੀਸੀਆ ਇਸ ਨੂੰ ਸਾਰੇ ਸੰਸਾਰ ਨੂੰ ਦੱਸੇ। ਇਸ ਦਾ ਮਤਲਬ ਇਹ ਹੈ ਕਿ ਕਲੀਸੀਆ ਹਮੇਸ਼ਾ ਤੋਂ ਖੁਦਾ ਦੇ ਮਨ ਵਿਚ ਸੀ।

ਖੁਦਾ ਵੱਲੋਂ ਦਿੱਤੇ ਆਪਣੇ ਮਿਸ਼ਨ ਵਿਚ ਕਾਮਯਾਬ ਹੋਣ ਲਈ ਕਲੀਸੀਆ ਨੂੰ ਖੁਦਾ ਦੀਆਂ ਬਹਰਕਤਾਂ ਦੀ ਲੋੜ ਹੈ। ਪੌਲਸ ਨੇ ਦੁਆ ਕੀਤੀ ਕਿ ਖੁਦਾ ਕਲੀਸੀਆ ਨੂੰ ਯੋਗ ਬਣਾਵੇ (3: 14-19)। ਪਹਿਲਾਂ ਤਾਂ ਉਸ ਨੇ ਦੁਆ ਕੀਤੀ ਕਿ ਖੁਦਾ ਕਲੀਸੀਆ ਨੂੰ ਆਪਣੇ ਕੰਮ ਲਈ ਮਜ਼ਬੂਤੀ ਦਿੱਤੇ। ਫੇਰ ਉਸ ਨੇ ਦੁਆ ਕੀਤੀ ਕਿ ਮਸੀਹ ਕਲੀਸੀਆ ਦੇ ਲੋਕਾਂ ਦੇ ਮਨਾਂ ਵਿਚ ਵਾਸ ਕਰੇ ਤਾਂ ਜੋ ਉਹ ਬੇਹਤਰ ਢੰਗ ਨਾਲ ਸਮਝ ਸਕਣ ਅਤੇ ਪ੍ਰੇਮ ਨਾਲ ਪ੍ਰੇਰਣਾ ਪਾਉਣ। ਤੀਜਾ, ਉਸ ਨੇ ਦੁਆ ਕੀਤੀ ਕਿ ਉਹ ਖੁਦਾ ਦੀ ਭਰਪੂਰੀ ਨਾਲ ਭਰਪੂਰ ਹੋ ਜਾਣ।

ਆਪਣੀ ਦੁਆ ਦੇ ਜਵਾਬ ਬਾਰੇ ਪੌਲਸ ਬੜਾ ਦਲੇਰ ਲੱਗਾ ਕਿ ਉਹ ਖੁਦਾ ਕੋਲ ‘‘ਜੋ ਕੁਝ ਅਸੀਂ ਮੰਗਦੇ ਜਾਂ ਸੋਚਦੇ ਹਾਂ’’ ਉਸ ਨਾਲੋਂ ਕਿਤੇ ਵੱਧ ਕਰਨ ਦੀ ਸਮਰੱਥਾ ਹੈ। ਖੁਦਾ ਨੇ ਕਲੀਸੀਆ ਨੂੰ ਆਪਣਾ ਮਿਸ਼ਨ ਪੂਰਾ ਕਰਨ ਦੇ ਯੋਗ ਬਣਾਉਣਾ ਸੀ, ਇਸ ਕਰਕੇ ਪੌਲਸ ਚਾਹੁੰਦਾ ਸੀ ਕਿ ਕਲੀਸੀਆ ਹਮੇਸ਼ਾ ਹਮੇਸ਼ਾ ਲਈ ਖੁਦਾ ਦੀ ਵਡਿਆਈ ਕਰੇ (3: 20, 21)।

ਖੁਦਾ ਦੀ ਹਮੇਸ਼ਾ ਤੋਂ ਇਕ ਯੋਜਨਾ ਰਹੀ ਹੈ ਅਤੇ ਉਸ ਯੋਜਨਾ ਵਿਚ ਅਸੀਂ ਸਾਰੇ ਸ਼ਾਮਿਲ ਹਾਂ। ਇਹ ਯੋਜਨਾ ਖੁਦਾ ਦੇ ‘‘ਪ੍ਰਕਾਸ਼ ਨਾਲ’’ ਪਰਗਟ ਕੀਤੇ ਜਾਣ ਤਕ ਇਕ ‘‘ਭੇਤ’’ ਸੀ। ਖੁਦਾ ਦੇ ਮੁਕਾਸ਼ਦੇ ਜਾਂ ਪ੍ਰਕਾਸ਼ ਵਿਚ ਉਹ ਸਭ ਗੱਲਾਂ ਹਨ ਜਿਹੜੀਆਂ ਮਸੀਹ ਦੀ ਕੁਰਬਾਨੀ ਅਤੇ ਕਲੀਸੀਆ ਦੇ ਕਾਇਮ ਹੋਣ ਨਾਲ ਸਾਡੇ ਲਈ ਉਸ ਦੇ ਮਨ ਵਿਚ ਹਨ। ਅਸੀਂ ਖੁਦਾ ਦੇ ਮੁਕਾਸ਼ਦੇ ਅਤੇ ਇਸ ਤੋਂ ਮਿਲਣ ਵਾਲੀਆਂ ਬਰਕਤਾਂ ਦੇ ਪਾਉਣ ਵਾਲੇ ਹਾਂ; ਇਸ ਕਰਕੇ ਸਾਨੂੰ ਉਹ ਸਭ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ ਜੋ ਖੁਦਾ ਚਾਹੁੰਦਾ ਹੈ ਕਿ ਅਸੀਂ ਕਰੀਏ।

ਜੋ ਲੋਕਹਰਟ

## ਟਿੱਪਣੀਆਂ

<sup>1</sup>ਐਥਲਬਰਟ ਡਬਲਯੂ. ਬੁਲਿੰਗਰ, ਏਕ੍ਸਿਟਰ ਲੈਕਸਿਕਨ ਐਂਡ ਕੰਕੱਡੈਸਟ ਦ ਇੰਗਲਿਸ਼ ਐਂਡ ਗ੍ਰੀਕ ਨਿਊ ਟੈਸਟਾਮੈਂਟ (ਲੰਦਨ: ਸੈਮੂਲੇਲ ਬੈਗਸਟਰ ਐਂਡ ਸੰਜ, ਮਿਤੀ ਰਹਿਤ; ਗੈਪਿਟ, ਗ੍ਰੈਂਡ ਰੈਪਿਡਸ, ਮਿਸਿਗਨ: ਜੋਡਰਵਨ ਪਬਲੀਸ਼ਿੰਗ ਹਾਊਸ, ਗੀਜ਼ੇਸੀ ਰੈਫਰੇਂਸ ਲਾਈਬ੍ਰੇਰੀ, 1975), 683.<sup>2</sup>ਦ ਐਕਸਪੋਜਿਟਰ'ਜ਼ ਗ੍ਰੀਕ ਟੈਸਟਾਮੈਂਟ, ਸੰਧਾ. ਡਬਲਯੂ. ਰੋਬਰਟਸਨ ਨਿਕੋਲ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1967), 3:302 ਵਿਚ ਐਸ. ਡੀ. ਐਂਡ. ਸੈਲਮੰਡ, ‘‘ਦ ਐਪਿਸਟਲ ਟੂ ਦ ਇਫੀਸੀਅੰਜ਼।’’<sup>3</sup>ਵੈਂਕ ਜੇ. ਗੁਡਵਿਨ, ਏਹ ਹਾਮਲੀ ਆਫ ਦ ਲਾਈਫ ਆਫ ਸੇਂਟ ਪੌਲ (ਗ੍ਰੈਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1951; ਗੈਪਿਟ, ਐਨ ਆਰਬਰ, ਮਿਸਿਗਨ: ਕੁਝਿੰਗ-

ਮਲੋਈ, 1973), 87, 149. <sup>4</sup>ਕੈਨੇਥ ਐਸ. ਵੁਏਸਟ, ਵੁਏਸਟ'ਜ਼ ਵਰਡ ਸਟੱਟੀਜ਼ ਡਰਾਮ ਦ ਗ੍ਰੀਕ ਨਿਊ ਟੈਸਟਾਮੈਂਟ ਵਾਰ ਦ ਇੰਗਲਿਸ਼ ਰੀਡਰ: ਇਫੀਸੀਅੰਜ਼ ਐਂਡ ਕਲੋਸੀਅੰਜ਼ (ਗ੍ਰੌਂਡ ਰੈਪਿਡਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਂਸ ਪਬਲੀਸਿੰਗ ਕ., 1953), 44. <sup>5</sup>ਐਂਡ੍ਰੂਉ ਟੀ. ਲਿੰਕਨ, ਇਫੀਸੀਅੰਜ਼, ਵਰਡ ਬਿਬਲੀਕਲ ਕਮੈਂਟਰੀ, ਜਿਲਦ 42 (ਡਲਾਸ: ਵਰਡ ਬੁਕਸ, 1990), 174. <sup>6</sup>ਵੁਏਸਟ, 81. <sup>7</sup>ਸੀ. ਜੀ. ਵਿਲਕੇ ਐਂਡ ਵਿਲੀਬਲਡ ਗਿਮ, ਦੇ ਗ੍ਰੀਕ ਇੰਗਲਿਸ਼ ਲੈਕਸਿਕਨ ਆਫ਼ ਦ ਨਿਊ ਟੈਸਟਾਮੈਂਟ, ਅਨੁ. ਅਤੇ ਸੋਧ ਜੋਜ਼ਫ ਹੈਨਰੀ ਬੇਅਰ (ਐਡਿਨਬਰਗ: ਟੀ. ਐਂਡ ਟੀ. ਕਲਾਰਕ, 1901; ਗੀਪਿਟ, ਗ੍ਰੌਂਡ ਰੈਪਿਡਸ, ਮਿਸ਼ਨਗਨ: ਬੇਕਰ ਬੁਕ ਹਾਊਸ, 1977), 209. <sup>8</sup>ਐਲਫ੍ਰੂਡ ਮਾਰਸਲ, ਦ ਇੰਟਰਲੀਨੋਅਰ NASB-NIV ਪੈਰੇਲਲ ਨਿਊ ਟੈਸਟਾਮੈਂਟ ਇਨ ਗ੍ਰੀਕ ਐਂਡ ਇੰਗਲਿਸ਼ ਨਿਊ ਟੈਸਟਾਮੈਂਟ (ਗ੍ਰੌਂਡ ਰੈਪਿਡਸ, ਮਿਸ਼ਨਗਨ: ਜੋਂਡਰਵਨ ਪਬਲੀਸਿੰਗ ਹਾਊਸ, 1993), 561. <sup>9</sup>ਸਪਾਇਰਸ ਜੋਡਿਏਟਸ, ਸੰਪਾ., ਦ ਕੰਪਲੀਟ ਵਰਡ ਸਟੱਡੀ ਨਿਊ ਟੈਸਟਾਮੈਂਟ, ਜਿਲਦ ਦੂਜੀ (ਚਟਨੂਗਾ, ਟੈਨੀਸੀ: ਏਓਮਜ਼ੀ ਪਬਲੀਸ਼ਰਜ਼, 1992), 869. <sup>10</sup>ਲਿੰਕਨ, 180.

<sup>11</sup>ਉਹੀ, 180–81. <sup>12</sup>ਵੁਏਸਟ, 83. <sup>13</sup>ਬੁਲਿੰਗਰ, 510. <sup>14</sup>ਇਸ ਸ਼ਬਦ ਦੇ ਰੂਪਾਂ ਵਿਚ ਯੁਹਨਾ 1:38, 42; 9:7; 1 ਕੁਰੀਬੀਆਂ 12:10; 14:26; ਇਬਰਾਨੀਆਂ 7:2 ਵਿਚ ‘‘ਅਨੁਵਾਦ ਹੋਏ,’’ ‘‘ਅਨੁਵਾਦ,’’ ਅਤੇ ‘‘ਵਿਆਖਿਆ’’ ਹਨ। <sup>15</sup>ਬੁਲਿੰਗਰ, 416.